

ਰੂਮ ਮੇਟ ਅਤੇ ਪਾਲਤੂ ਜਾਨਵਰ

TRAC

TENANT RESOURCE & ADVISORY CENTRE

Unit #150-900 Howe St
Vancouver, BC V6Z 2M4

1-800-665-1185
tenants.bc.ca

ਰੈਜ਼ੀਡੈਂਸੀਅਲ ਟੈਨੈਂਸੀ ਬਰਾਂਚ (ਆਰ ਟੀ ਬੀ) ਸਿਰਫ ਮਕਾਨ ਮਾਲਕਾਂ ਅਤੇ ਕਿਰਾਏਦਾਰਾਂ ਵਿਚਕਾਰ ਵਿਵਾਦਾਂ ਨੂੰ ਹੱਲ ਕਰ ਸਕਦੀ ਹੈ। ਜੇਕਰ ਤੁਹਾਨੂੰ ਆਪਣੇ ਰੂਮ ਮੇਟ ਨਾਲ ਕੋਈ ਸਮੱਸਿਆ ਹੈ ਜਿਹੜਾ ਟੈਨੈਂਟ ਇਨ ਕੋਮਨ (ਇਕੋ ਮਕਾਨ-ਮਾਲਕ ਦੇ ਕਿਰਾਏਦਾਰ) ਹੈ, ਤਾਂ ਤੁਹਾਡਾ ਮਕਾਨ ਮਾਲਕ ਜ਼ਿੰਮੇਵਾਰ ਹੋ ਸਕਦਾ ਹੈ ਅਤੇ ਤੁਸੀਂ ਮਸਲੇ ਦੇ ਹੱਲ ਲਈ ਆਰ ਟੀ ਬੀ ਕੋਲ ਜਾ ਸਕਦੇ ਹੋ। ਫਿਰ ਵੀ, ਜੇਕਰ ਰੂਮ ਮੇਟ ਕੋ-ਟੈਨੈਂਟ (ਸਹਿ-ਕਿਰਾਏਦਾਰ) ਜਾਂ ਆਕੂਪੈਂਟ (ਰਹਿਣ ਵਾਲਾ) ਹੈ, ਤਾਂ ਤੁਹਾਨੂੰ ਸਿਵਲ ਰੈਜ਼ੋਲੂਸ਼ਨ ਟ੍ਰਿਬਿਊਨਲ ਜਾਂ ਸਮਾਲ ਕਲੇਮਜ਼ ਕੋਰਟ (ਛੋਟੇ ਦਾਅਵਿਆਂ ਦੀ ਅਦਾਲਤ) ਵਿੱਚ ਮੁੱਦੇ ਨੂੰ ਹੱਲ ਕਰਨ ਦੀ ਲੋੜ ਪਵੇਗੀ।

ਮੇਰੀ ਰਿਹਾਇਸ਼ ਦੀ ਕੀ ਸਥਿਤੀ ਹੈ?

ਮੈਂ ਕਿਰਾਏਦਾਰੀ ਇਕਰਾਰਨਾਮਾ ਕਰਨ ਵਾਲੇ ਘੱਟੋ-ਘੱਟ ਇੱਕ ਮੁਢਲੇ ਕਿਰਾਏਦਾਰ ਦੇ ਨਾਲ ਰਹਿੰਦਾ ਹਾਂ।

ਹਾਂ

ਨਹੀਂ

ਮੈਂ ਵੀ ਕਿਰਾਏਦਾਰੀ ਇਕਰਾਰਨਾਮੇ 'ਤੇ ਹਾਂ।

ਹਾਂ

ਨਹੀਂ

ਮੈਂ ਸੰਭਾਵਿਤ ਤੌਰ 'ਤੇ ਇੱਕ ਸਹਿ-ਕਿਰਾਏਦਾਰ (ਕੋ-ਟੈਨੈਂਟ) ਹਾਂ।

ਮੈਂ ਸੰਭਾਵਿਤ ਤੌਰ 'ਤੇ ਇੱਕ ਰਹਿਣ ਵਾਲਾ (ਆਕੂਪੈਂਟ) ਹਾਂ।

ਹਾਂ

ਨਹੀਂ

ਮੈਂ ਸੰਭਾਵਿਤ ਤੌਰ 'ਤੇ ਇੱਕ ਸਬ-ਟੈਨੈਂਟ ਹਾਂ।

ਸ਼ਾਇਦ ਮੇਰਾ ਇਕਰਾਰਨਾਮਾ ਇੱਕ ਅਸਾਈਨਮੈਂਟ ਹੋਵੇ।

ਰੈਜ਼ੀਡੈਂਸੀਅਲ ਟੈਨੈਂਸੀ ਐਕਟ (ਆਰ ਟੀ ਏ) ਪਰਿਭਾਸ਼ਾਵਾਂ

ਸਹਿ-ਕਿਰਾਏਦਾਰ

ਕੋ-ਟੈਨੈਂਟ (ਸਹਿ-ਕਿਰਾਏਦਾਰ) ਇੱਕੋ ਕਿਰਾਏਦਾਰੀ ਇਕਰਾਰਨਾਮੇ 'ਤੇ ਦਸਤਖਤ ਕਰਦੇ ਹਨ ਅਤੇ ਇਸ ਦੀ ਪਾਲਣਾ ਕਰਨ ਲਈ ਸਾਂਝੇ ਤੌਰ 'ਤੇ ਜ਼ਿੰਮੇਵਾਰ ਹੁੰਦੇ ਹਨ।

ਜੇਕਰ ਇੱਕ ਰੂਮ ਮੇਟ ਕਿਰਾਇਆ ਦੇਰ ਨਾਲ ਦਿੰਦਾ ਹੈ, ਤਾਂ ਸਾਰੇ ਰੂਮ ਮੇਟ ਪਏ ਫਰਕ ਲਈ ਜ਼ਿੰਮੇਵਾਰ ਹੁੰਦੇ ਹਨ।

ਟੈਨੈਂਟਸ ਇਨ ਕੋਮਨ

ਵੱਖਰਾ-ਵੱਖਰਾ ਕਿਰਾਏਦਾਰੀ ਇਕਰਾਰਨਾਮਾ ਕਰਦੇ ਹਨ ਅਤੇ ਉਨ੍ਹਾਂ ਦੀ ਪਾਲਣਾ ਕਰਨ ਲਈ ਵਿਅਕਤੀਗਤ ਤੌਰ 'ਤੇ ਜ਼ਿੰਮੇਵਾਰ ਹੁੰਦੇ ਹਨ।

ਰਹਿਣ ਵਾਲੇ

ਆਕੂਪੈਂਟਸ (ਰਹਿਣ ਵਾਲੇ) ਦਾ ਮਕਾਨ ਮਾਲਕ ਨਾਲ ਕੋਈ ਕਿਰਾਏਦਾਰੀ ਇਕਰਾਰਨਾਮਾ ਨਹੀਂ ਹੁੰਦਾ ਅਤੇ ਆਰ ਟੀ ਏ ਇਨ੍ਹਾਂ ਨੂੰ ਕਵਰ ਨਹੀਂ ਕਰਦਾ।

ਰਹਿਣ ਵਾਲਿਆਂ ਅਤੇ ਸਬਲੈਟ ਕਰਨ ਵਾਲਿਆਂ ਦੇ ਫਰਕ ਬਾਰੇ ਅਕਸਰ ਭੱਬਲਭੂਸਾ ਪੈ ਜਾਂਦਾ ਹੈ - ਹੋਰ ਜਾਣਨ ਲਈ ਫਲੋ ਚਾਰਟ ਵੇਖੋ।

ਉਪ ਕਿਰਾਏਦਾਰ ਆਰ ਟੀ ਏ ਦੁਆਰਾ ਕਵਰ ਕੀਤੇ ਜਾਂਦੇ ਹਨ, ਅਤੇ ਮੂਲ ਕਿਰਾਏਦਾਰ ਨੂੰ ਉਨ੍ਹਾਂ ਦਾ ਮਕਾਨ ਮਾਲਕ ਮੰਨਿਆ ਜਾਂਦਾ ਹੈ। ਜੇਕਰ ਤੁਹਾਨੂੰ ਪੱਕਾ ਨਹੀਂ ਹੈ ਕਿ ਤੁਸੀਂ ਆਕੂਪੈਂਟ ਹੋ ਜਾਂ ਸਬਟੈਨੈਂਟ, ਤਾਂ TRAC ਨਾਲ ਸੰਪਰਕ ਕਰੋ।

ਕਿਸੇ ਅਸਾਈਨਮੈਂਟ ਵਿੱਚ, ਅਸਲ ਕਿਰਾਏਦਾਰ ਆਪਣੇ ਸਾਰੇ ਅਧਿਕਾਰ ਅਤੇ ਜ਼ਿੰਮੇਵਾਰੀਆਂ ਇੱਕ ਨਵੇਂ ਕਿਰਾਏਦਾਰ ਨੂੰ ਟਰਾਂਸਫਰ ਕਰ ਦਿੰਦਾ ਹੈ, ਜੋ ਮੂਲ ਮਕਾਨ ਮਾਲਕ ਦਾ ਕਿਰਾਏਦਾਰ ਬਣ ਜਾਂਦਾ ਹੈ।



ਮਹਿਮਾਨਾਂ ਨੂੰ ਗੈਰ-ਕਾਨੂੰਨੀ ਤੌਰ 'ਤੇ ਰੋਕਣ ਦੀ ਕੋਸ਼ਿਸ਼ ਕਰ ਰਹੇ ਮਕਾਨ ਮਾਲਕਾਂ ਤੋਂ ਸਾਵਧਾਨ ਰਹੋ!

ਮਕਾਨ ਮਾਲਕ ਕਿਰਾਏਦਾਰਾਂ ਨੂੰ ਬਿਨਾਂ ਕਿਸੇ ਕਾਰਨ ਮਹਿਮਾਨਾਂ ਨੂੰ ਆਪਣੇ ਘਰ ਸੱਦਣ ਤੋਂ ਰੋਕ ਨਹੀਂ ਸਕਦੇ, ਭਾਵੇਂ ਮਹਿਮਾਨ ਰਾਤ ਭਰ ਠਹਿਰਦੇ ਹੋਣ। ਜੇਕਰ ਤੁਹਾਡੇ ਕਿਰਾਏਦਾਰੀ ਇਕਰਾਰਨਾਮੇ ਵਿੱਚ ਮਹਿਮਾਨਾਂ ਨੂੰ ਰੋਕਣ ਜਾਂ ਪ੍ਰਤੀ ਸਾਲ ਰਾਤ ਭਰ ਰਹਿਣ ਵਾਲੇ ਮਹਿਮਾਨਾਂ ਦੀ ਗਿਣਤੀ ਨੂੰ ਸੀਮਤ ਕਰਨ ਵਾਲੀ ਧਾਰਾ ਹੈ, ਤਾਂ ਇਹ ਸੰਭਾਵਿਤ ਤੌਰ 'ਤੇ ਲਾਗੂ ਨਾ ਹੋਣ ਯੋਗ ਹੋਵੇਗੀ।

ਛੋਟ: ਮਹਿਮਾਨਾਂ ਨੂੰ ਕਵਰ ਕਰਨ ਵਾਲੇ ਆਰ ਟੀ ਏ ਦੇ ਸੈਕਸ਼ਨ ਸਪੋਰਟਿਵ ਹਾਊਸਿੰਗ (ਸਹਾਰਾ ਦੇਣ ਵਾਲੀਆਂ ਰਿਹਾਇਸ਼ਾਂ) ਦੇ ਕਿਰਾਏਦਾਰਾਂ 'ਤੇ ਲਾਗੂ ਨਹੀਂ ਹੁੰਦੇ।²



ਪਾਲਤੂ ਜਾਨਵਰ

ਜਦੋਂ ਕਿ ਬੀ.ਸੀ. ਵਿੱਚ ਬਹੁਤ ਸਾਰੇ ਕਿਰਾਏਦਾਰਾਂ ਕੋਲ ਪਾਲਤੂ ਜਾਨਵਰ ਹਨ, ਮਕਾਨ ਮਾਲਕਾਂ ਨੂੰ ਪਾਲਤੂ ਜਾਨਵਰਾਂ ਨੂੰ ਪੂਰੀ ਤਰ੍ਹਾਂ ਇਜਾਜ਼ਤ ਨਾ ਦੇਣ ਜਾਂ ਪਾਲਤੂ ਜਾਨਵਰਾਂ ਦੀ ਗਿਣਤੀ, ਆਕਾਰ ਜਾਂ ਕਿਸਮ 'ਤੇ ਸੀਮਾਵਾਂ ਨਿਰਧਾਰਿਤ ਕਰਨ ਦਾ ਅਧਿਕਾਰ ਹੈ।

ਮਕਾਨ ਮਾਲਕ ਨੋ-ਪੈੱਟ ਕਲਾਸ (ਪਾਲਤੂ ਜਾਨਵਰ ਦੀ ਮਨਾਹੀ ਦੀ ਧਾਰਾ) ਲਾਗੂ ਕਰਨ ਵਿੱਚ ਅਸਮਰਥ ਹੋ ਸਕਦਾ ਹੈ ਜੇਕਰ, ਆਪਣੀ ਜਾਣਕਾਰੀ ਜਾਂ ਸਹਿਮਤੀ ਨਾਲ, ਉਹਨਾਂ ਨੇ ਤੁਹਾਨੂੰ ਲੰਬੇ ਸਮੇਂ ਤੱਕ ਪਾਲਤੂ ਜਾਨਵਰ ਰੱਖਣ ਦਿੱਤਾ ਹੋਵੇ।

ਛੋਟ: ਤੁਹਾਡੇ ਮਕਾਨ ਮਾਲਕ ਲਈ ਉਸ ਕੁੱਤੇ ਨੂੰ ਇਜਾਜ਼ਤ ਦੇਣੀ ਜ਼ਰੂਰੀ ਹੈ ਜਿਹੜਾ ਗਾਈਡ ਡੌਗ ਐਂਡ ਸਰਵਿਸ ਡੌਗ ਐਕਟ ਦੇ ਅਧੀਨ ਆਉਂਦਾ ਹੋਵੇ ਅਤੇ ਉਸ ਲਈ ਜ਼ਰੂਰੀ ਤੌਰ 'ਤੇ ਪੈੱਟ ਡੈਮੇਜ਼ ਡਿਪਾਜ਼ਿਟ (ਪਾਲਤੂ ਜਾਨਵਰਾਂ ਦੁਆਰਾ ਨੁਕਸਾਨ ਤੋਂ ਜਮ੍ਹਾਂ ਰਕਮ) ਦੀ ਲੋੜ ਨਹੀਂ।

ਜਦੋਂ ਸਹਿ-ਕਿਰਾਏਦਾਰ ਬਾਹਰ ਮੂਵ ਹੋ ਜਾਵੇ ਤਾਂ ਕਿਰਾਏ ਵਿੱਚ ਵਾਧੇ ਤੋਂ ਬਚੋ!

ਜੇਕਰ ਕੋਈ ਸਹਿ-ਕਿਰਾਏਦਾਰ ਮਕਾਨ ਵਿੱਚੋਂ ਬਾਹਰ ਮੂਵ ਹੋਣ ਦਾ ਫੈਸਲਾ ਕਰਦਾ ਹੈ ਅਤੇ...



ਢੁਕਵਾਂ ਨੋਟਿਸ ਦਿੰਦਾ ਹੈ: ਕਿਰਾਏਦਾਰੀ ਇਕਰਾਰਨਾਮਾ ਖਤਮ ਹੋ ਜਾਂਦਾ ਹੈ, ਅਤੇ ਬਾਕੀ ਰਹਿੰਦੇ ਰੂਮ ਮੇਟਾਂ ਨੂੰ ਮਕਾਨ ਵਿੱਚੋਂ ਬਾਹਰ ਮੂਵ ਹੋਣ ਜਾਂ ਇੱਕ ਨਵੇਂ ਇਕਰਾਰਨਾਮੇ 'ਤੇ ਦਸਤਖਤ ਕਰਨ ਦੀ ਲੋੜ ਹੋਵੇਗੀ। ਇਹ ਮਕਾਨ ਮਾਲਕ ਨੂੰ ਕਿਰਾਇਆ ਵਧਾਉਣ ਜਾਂ ਯੂਨਿਟ ਕਿਰਾਏ 'ਤੇ ਦੇਣ ਤੋਂ ਇਨਕਾਰ ਕਰਨ ਦੀ ਆਗਿਆ ਦਿੰਦਾ ਹੈ।

- **ਢੁਕਵਾਂ ਨੋਟਿਸ ਨਹੀਂ ਦਿੰਦਾ ਹੈ:** ਕਿਰਾਏਦਾਰੀ ਜਾਰੀ ਰਹਿੰਦੀ ਹੈ ਅਤੇ ਇਕਰਾਰਨਾਮੇ ਵਾਲੇ ਬਾਕੀ ਰਹਿੰਦੇ ਸਹਿ-ਕਿਰਾਏਦਾਰ ਕਿਰਾਏ ਅਤੇ ਕਿਸੇ ਵੀ ਨੁਕਸਾਨ ਲਈ ਜ਼ਿੰਮੇਵਾਰ ਰਹਿਣਗੇ।

ਆਪਣੇ ਕਿਰਾਏਦਾਰੀ ਇਕਰਾਰਨਾਮੇ ਨੂੰ ਚੈੱਕ ਕਰੋ!

ਕੀ ਇਕਰਾਰਨਾਮੇ ਵਿੱਚ ਰਹਿਣ ਵਾਲਿਆਂ ਦੀ ਗਿਣਤੀ ਸੀਮਤ ਕਰਨ ਜਾਂ ਕਿਸੇ ਹੋਰ ਨੂੰ ਨਾਲ ਰੱਖਣ ਤੋਂ ਪਹਿਲਾਂ ਲਿਖਤੀ ਸਹਿਮਤੀ ਲੈਣ ਬਾਰੇ ਕੋਈ ਸ਼ਰਤਾਂ ਹਨ? ਜੇਕਰ ਨਹੀਂ, ਤਾਂ ਨਵਾਂ ਰੂਮ ਮੇਟ ਬਾਹਰ ਮੂਵ ਹੋ ਚੁੱਕੇ ਕਿਰਾਏਦਾਰ ਦੀ ਥਾਂ ਲੈਣ ਲਈ ਆਕੂਪੈਂਟ (ਰਹਿਣ ਵਾਲੇ) ਵਜੋਂ ਆ ਸਕਦਾ ਹੈ।

ਦੂਜੀ ਸੂਰਤ ਵਿੱਚ, ਬਾਕੀ ਸਹਿ-ਕਿਰਾਏਦਾਰ ਮਕਾਨ ਮਾਲਕ ਨੂੰ ਕਿਰਾਏ ਵਿੱਚ ਵਾਧੇ ਵਾਲੇ ਨਵੇਂ ਇਕਰਾਰਨਾਮੇ 'ਤੇ ਦਸਤਖਤ ਕਰਨ ਤੋਂ ਬਚਣ ਲਈ ਇਕਰਾਰਨਾਮੇ ਵਿੱਚ ਸੋਧ ਕਰਨ ਲਈ ਕਹਿ ਸਕਦੇ ਹਨ। ਮਕਾਨ ਮਾਲਕਾਂ ਲਈ ਸੋਧ ਕਰਨ ਲਈ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ।



ਕਿਰਾਏਦਾਰਾਂ ਨੂੰ ਦੋ ਕਾਰਨਾਂ ਕਰਕੇ ਪਾਲਤੂ ਜਾਨਵਰਾਂ ਨਾਲ ਸੰਬੰਧਿਤ ਬੇਦਖਲੀ ਨੋਟਿਸ ਮਿਲ ਸਕਦਾ ਹੈ:

1. ਜੇਕਰ ਕਿਰਾਏਦਾਰ ਕੋਲ ਪਾਲਤੂ ਜਾਨਵਰ ਹੈ ਇਸ ਦੇ ਬਾਵਜੂਦ ਵੀ ਕਿ ਕਿਰਾਏਦਾਰੀ ਇਕਰਾਰਨਾਮਾ ਇਸ ਦੀ ਆਗਿਆ ਨਹੀਂ ਦਿੰਦਾ, ਤਾਂ ਉਹ ਕਿਰਾਏਦਾਰ ਇਕਰਾਰਨਾਮੇ ਦੀ ਇੱਕ ਜ਼ਰੂਰੀ ਸ਼ਰਤ ਦੀ ਉਲੰਘਣਾ ਕਰ ਰਿਹਾ ਹੋ ਸਕਦਾ ਹੈ। ਫਿਰ ਵੀ, ਮਕਾਨ ਮਾਲਕ ਨੂੰ ਬੇਦਖਲੀ ਨੋਟਿਸ ਦੇਣ ਤੋਂ ਪਹਿਲਾਂ ਇੱਕ ਲਿਖਤੀ ਚੇਤਾਵਨੀ ਦੇਣ ਦੀ ਜ਼ਰੂਰਤ ਹੋਵੇਗੀ।³
2. ਜੇਕਰ ਪਾਲਤੂ ਜਾਨਵਰ ਅਸਾਧਾਰਨ ਨੁਕਸਾਨ ਪਹੁੰਚਾਉਂਦਾ ਹੈ ਜਾਂ ਗੈਰ-ਵਾਜ਼ਬ ਤੌਰ 'ਤੇ ਦੂਜਿਆਂ ਨੂੰ ਪਰੇਸ਼ਾਨ ਕਰਦਾ ਹੈ, ਭਾਵੇਂ ਮਕਾਨ ਮਾਲਕ ਪਾਲਤੂ ਜਾਨਵਰ ਨੂੰ ਇਜਾਜ਼ਤ ਦੇਣ ਲਈ ਸਹਿਮਤ ਹੋ ਗਿਆ ਹੋਵੇ, ਕਿਰਾਏਦਾਰ ਨੂੰ ਜਾਇਜ਼ ਕਾਰਨ ਕਰਕੇ ਬੇਦਖਲ ਕੀਤਾ ਜਾ ਸਕਦਾ ਹੈ।⁴

TRAC ਨੂੰ ਇਹਨਾਂ ਤੋਂ ਲਗਾਤਾਰ ਸਹਾਇਤਾ ਮਿਲਦੀ ਹੈ:

Punjabi



Department of Justice
Canada

Ministère de la Justice
Canada

ਇਹ ਆਮ ਜਾਣਕਾਰੀ ਹੈ ਜਿਹੜੀ ਬ੍ਰਿਟਿਸ਼ ਕੋਲੰਬੀਆ, ਕੋਨੋਡਾ 'ਤੇ ਲਾਗੂ ਹੁੰਦੀ ਹੈ। TRAC ਇਸ ਗੱਲ ਦੀ ਗਾਰੰਟੀ ਨਹੀਂ ਦੇ ਸਕਦਾ ਕਿ ਇਹ ਵਰਤਮਾਨ ਦੀ ਹੈ ਜਾਂ ਪੂਰੀ ਹੈ। ਇਹ ਤੱਥ ਸੀਟ ਖਾਸ ਕਾਨੂੰਨੀ ਸਮੱਸਿਆਵਾਂ ਲਈ ਕਾਨੂੰਨੀ ਸਲਾਹ ਵਜੋਂ ਨਹੀਂ ਹੈ। ਆਪਣੇ ਜੇਕਰ 'ਤੇ ਵਰਤੋਂ ਅਤੇ ਜੇਕਰ ਤੁਹਾਨੂੰ ਕਾਨੂੰਨੀ ਸਲਾਹ ਦੀ ਲੋੜ ਹੈ ਤਾਂ ਕਿਸੇ ਵਕੀਲ ਨਾਲ ਸਲਾਹ ਕਰੋ। V1 July, 2025.

ਹੋਰ ਜਾਣਕਾਰੀ ਲਈ

1

19 ਵੇਖੋ।

2 ਸਪੋਰਟਿਵ ਹਾਊਸਿੰਗ (ਸਹਾਰਾ ਦੇਣ ਵਾਲੀ ਰਿਹਾਇਸ਼) ਬਾਰੇ ਜਾਣਕਾਰੀ ਲਈ ਆਰ ਟੀ ਐਚ ਦੀ ਪਾਲਿਸੀ ਗਾਈਡਲਾਈਨ 46 ਵੇਖੋ।

3 ਗੈਰ-ਜ਼ਿੰਮੇਵਾਰ, ਗੈਰ-ਕਾਨੂੰਨੀ, ਅਤੇ ਜ਼ਰੂਰੀ ਸ਼ਰਤਾਂ ਬਾਰੇ ਪਾਲਿਸੀ ਗਾਈਡਲਾਈਨ 8 ਵੇਖੋ।

4 ਹੋਰ ਜਾਣਨ ਲਈ, ਪਾਲਿਸੀ ਗਾਈਡਲਾਈਨ 28 ਅਤੇ TRAC ਦੇ 'ਪੈਂਟਸ' (ਪਾਲਤੂ ਜਾਨਵਰਾਂ) ਬਾਰੇ ਵੈੱਬਪੇਜ ਦੇ ਹੇਠਾਂ ਲਿੰਕ ਕੀਤੇ ਆਰ ਟੀ ਐਚ ਦੇ ਫੈਸਲੇ ਵੇਖੋ।